

 Print Page

Sri Guru Granth Sahib

Displaying 449 of

ਜਨੁ ਨਾਨਕੁ ਮੁਸਕਿ ਝਕੋਲਿਆ ਸਭੁ ਜਨਮੁ ਧਨੁ ਧੰਨਾ ॥੧॥

Jan Naanak Musak Jhakoliaa Sabh Janam Dhhan Dhannaa ||1||

Servant Nanak is drenched with His Fragrance; blessed, blessed is his entire life. ||1||

ਆਸਾ (ਮਃ ੮) ਛੰਤ (੧੫) ੧:੮ - ਗੁਰੂ ਗ੍ਰੰਥ ਸਾਹਿਬ: ਅੰਗ ੪੪੯ ਪੰ. ੧

Raag Asa Guru Ram Das

ਹਰਿ ਪ੍ਰੇਮ ਬਾਣੀ ਮਨੁ ਮਾਰਿਆ ਅਣੀਆਲੇ ਅਣੀਆ ਰਾਮ ਰਾਜੇ ॥

Har Praem Baanee Man Maariaa Aneeaalae Aneeeaa Raam Raajae ||

The Bani of the Lord's Love is the pointed arrow, which has pierced my mind, O Lord King.

ਆਸਾ (ਮਃ ੮) ਛੰਤ (੧੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੪੪੯ ਪੰ. ੧

Raag Asa Guru Ram Das

ਜਿਸੁ ਲਾਗੀ ਪੀਰ ਪਿਰੰਮ ਕੀ ਸੋ ਜਾਣੈ ਜਰੀਆ ॥

Jis Laagee Peer Piranm Kee So Jaanai Jareeaa ||

Only those who feel the pain of this love, know how to endure it.

ਆਸਾ (ਮਃ ੮) ਛੰਤ (੧੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੪੪੯ ਪੰ. ੨

Raag Asa Guru Ram Das

ਜੀਵਨ ਮੁਕਤਿ ਸੋ ਆਖੀਐ ਮਰਿ ਜੀਵੈ ਮਰੀਆ ॥

Jeevan Mukath So Aakheeai Mar Jeevai Mareeaa ||

Those who die, and remain dead while yet alive, are said to be Jivan Mukta, liberated while yet alive.

ਆਸਾ (ਮਃ ੮) ਛੰਤ (੧੫) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੪੪੯ ਪੰ. ੨

Raag Asa Guru Ram Das

ਜਨ ਨਾਨਕ ਸਤਿਗੁਰੁ ਮੇਲਿ ਹਰਿ ਜਗੁ ਦੁਤਰੁ ਤਰੀਆ ॥੨॥

Jan Naanak Sathigur Mael Har Jag Dhuthar Thareeaa ||2||

O Lord, unite servant Nanak with the True Guru, that he may cross over the terrifying world-ocean. ||2||

ਆਸਾ (ਮਃ ੮) ਛੰਤ (੧੫) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੪੪੯ ਪੰ. ੩

Raag Asa Guru Ram Das

ਹਮ ਮੂਰਖ ਮੁਗਧ ਸਰਣਾਗਤੀ ਮਿਲੁ ਗੋਵਿੰਦ ਰੰਗਾ ਰਾਮ ਰਾਜੇ ॥

Ham Moorakh Mugadhh Saranaagathee Mil Govindh Rangaa Raam Raajae ||

I am foolish and ignorant, but I have taken to His Sanctuary; may I merge in the Love of the Lord of the Universe, O Lord King.

ਆਸਾ (ਮਃ ੪) ਛੰਤ (੧੫) ਤੇ:੧ - ਗੁਰੂ ਗ੍ਰੰਥ ਸਾਹਿਬ: ਅੰਗ ੪੪੯ ਪੰ. ੩

Raag Asa Guru Ram Das

ਗੁਰਿ ਪੂਰੈ ਹਰਿ ਪਾਇਆ ਹਰਿ ਭਗਤਿ ਇਕ ਮੰਗਾ ॥

Gur Poorai Har Paaeiaa Har Bhagath Eik Mangaa ||

Through the Perfect Guru, I have obtained the Lord, and I beg for the one blessing of devotion to the Lord.

ਆਸਾ (ਮਃ ੪) ਛੰਤ (੧੫) ਤੇ:੨ - ਗੁਰੂ ਗ੍ਰੰਥ ਸਾਹਿਬ: ਅੰਗ ੪੪੯ ਪੰ. ੪

Raag Asa Guru Ram Das

ਮੇਰਾ ਮਨੁ ਤਨੁ ਸਬਦਿ ਵਿਗਾਸਿਆ ਜਪਿ ਅਨਤ ਤਰੰਗਾ ॥

Maeraa Man Than Sabadh Vigaasiaa Jap Anath Tharangaa ||

My mind and body blossom forth through the Word of the Shabad; I meditate on the Lord of infinite waves.

ਆਸਾ (ਮਃ ੪) ਛੰਤ (੧੫) ਤੇ:੩ - ਗੁਰੂ ਗ੍ਰੰਥ ਸਾਹਿਬ: ਅੰਗ ੪੪੯ ਪੰ. ੪

Raag Asa Guru Ram Das

ਮਿਲਿ ਸੰਤ ਜਨਾ ਹਰਿ ਪਾਇਆ ਨਾਨਕ ਸਤਸੰਗਾ ॥੩॥

Mil Santh Janaa Har Paaeiaa Naanak Sathasangaa ||3||

Meeting with the humble Saints, Nanak finds the Lord, in the Sat Sangat, the True Congregation. ||3||

ਆਸਾ (ਮਃ ੪) ਛੰਤ (੧੫) ਤੇ:੪ - ਗੁਰੂ ਗ੍ਰੰਥ ਸਾਹਿਬ: ਅੰਗ ੪੪੯ ਪੰ. ੫

Raag Asa Guru Ram Das

ਦੀਨ ਦਇਆਲ ਸੁਣਿ ਬੇਨਤੀ ਹਰਿ ਪ੍ਰਭ ਹਰਿ ਰਾਇਆ ਰਾਮ ਰਾਜੇ ॥

Dheen Dhaeiaal Sun Baenathee Har Prabh Har Raaeiaa Raam Raajae ||

O Merciful to the meek, hear my prayer, O Lord God; You are my Master, O Lord King.

ਆਸਾ (ਮਃ ੪) ਛੰਤ (੧੫) ਤੇ:੫ - ਗੁਰੂ ਗ੍ਰੰਥ ਸਾਹਿਬ: ਅੰਗ ੪੪੯ ਪੰ. ੫

Raag Asa Guru Ram Das

ਹਉ ਮਾਗਉ ਸਰਣਿ ਹਰਿ ਨਾਮ ਕੀ ਹਰਿ ਹਰਿ ਮੁਖਿ ਪਾਇਆ ॥

Ho Maago Saran Har Naam Kee Har Har Mukh Paaeiaa ||

I beg for the Sanctuary of the Lord's Name, Har, Har; please, place it in my mouth.

ਆਸਾ (ਮਃ ੪) ਛੰਤ (੧੫) ਤੇ:੬ - ਗੁਰੂ ਗ੍ਰੰਥ ਸਾਹਿਬ: ਅੰਗ ੪੪੯ ਪੰ. ੬

Raag Asa Guru Ram Das

ਭਗਤਿ ਵਛਲੁ ਹਰਿ ਬਿਰਦੁ ਹੈ ਹਰਿ ਲਾਜ ਰਖਾਇਆ ॥

Bhagath Vashhal Har Biradh Hai Har Laaj Rakhaeiaa ||

It is the Lord's natural way to love His devotees; O Lord, please preserve my honor!

ਆਸਾ (ਮਃ ੪) ਛੰਤ (੧੫) ਤੇ:੭ - ਗੁਰੂ ਗ੍ਰੰਥ ਸਾਹਿਬ: ਅੰਗ ੪੪੯ ਪੰ. ੬

Raag Asa Guru Ram Das

ਜਨੁ ਨਾਨਕੁ ਸਰਣਾਗਤੀ ਹਰਿ ਨਾਮਿ ਤਰਾਇਆ ॥੪॥੮॥੧੫॥

Jan Naanak Saranaagathee Har Naam Tharaaeiaa ||4||8||15||

Servant Nanak has entered His Sanctuary, and has been saved by the Name of the Lord. ||4||8||15||

ਆਸਾ (ਮਃ ੪) ਛੰਤ (੧੫) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੪੪੯ ਪੰ. ੭

Raag Asa Guru Ram Das

ਆਸਾ ਮਹਲਾ ੪ ॥

Aasaa Mehalaa 4 ॥

Aasaa, Fourth Mehl:

ਆਸਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੪੪੯

ਗੁਰਮੁਖਿ ਢੂੰਢਿ ਢੂੰਢੇਦਿਆ ਹਰਿ ਸਜਣੁ ਲਧਾ ਰਾਮ ਰਾਜੇ ॥

Guramukh Dtoondt Dtoodtaedhiaa Har Sajan Ladhhaa Raam Raajae ॥

As Gurmukh, I searched and searched, and found the Lord, my Friend, my Sovereign Lord King.

ਆਸਾ (ਮਃ ੪) ਛੰਤ (੧੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੪੯ ਪੰ. ੮

Raag Asa Guru Ram Das

ਕੰਚਨ ਕਾਇਆ ਕੋਟ ਗੜ ਵਿਚਿ ਹਰਿ ਹਰਿ ਸਿਧਾ ॥

Kanchan Kaaeiaa Kott Garr Vich Har Har Sidhhaa ॥

Within the walled fortress of my golden body, the Lord, Har, Har, is revealed.

ਆਸਾ (ਮਃ ੪) ਛੰਤ (੧੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੪੪੯ ਪੰ. ੮

Raag Asa Guru Ram Das

ਹਰਿ ਹਰਿ ਹੀਰਾ ਰਤਨੁ ਹੈ ਮੇਰਾ ਮਨੁ ਤਨੁ ਵਿਧਾ ॥

Har Har Heeraa Rathana Hai Maeraa Man Than Vidhhaa ॥

The Lord, Har, Har, is a jewel, a diamond; my mind and body are pierced through.

ਆਸਾ (ਮਃ ੪) ਛੰਤ (੧੬) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੪੪੯ ਪੰ. ੯

Raag Asa Guru Ram Das

ਧੁਰਿ ਭਾਗ ਵਡੇ ਹਰਿ ਪਾਇਆ ਨਾਨਕ ਰਸਿ ਗੁਧਾ ॥੧॥

Dhhur Bhaag Vaddae Har Paaeiaa Naanak Ras Gudhhaa ||1||

By the great good fortune of pre-ordained destiny, I have found the Lord. Nanak is permeated with His sublime essence. ||1||

ਆਸਾ (ਮਃ ੪) ਛੰਤ (੧੬) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੪੪੯ ਪੰ. ੯

Raag Asa Guru Ram Das

ਪੰਥੁ ਦਸਾਵਾ ਨਿਤ ਖੜੀ ਮੁੰਧ ਜੋਬਨਿ ਬਾਲੀ ਰਾਮ ਰਾਜੇ ॥

Panthh Dhasaavaa Nith Kharree Mundhh Joban Baalee Raam Raajae ॥

I stand by the roadside, and ask the way; I am just a youthful bride of the Lord King.

ਆਸਾ (ਮਃ ੪) ਛੰਤ (੧੬) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੪੪੯ ਪੰ. ੧੦

Raag Asa Guru Ram Das

ਹਰਿ ਹਰਿ ਨਾਮੁ ਚੇਤਾਇ ਗੁਰ ਹਰਿ ਮਾਰਗਿ ਚਾਲੀ ॥

Har Har Naam Chaethaae Gur Har Maarag Chaalee ||

The Guru has caused me to remember the Name of the Lord, Har, Har; I follow the Path to Him.

ਆਸਾ (ਮਃ ੪) ਛੰਤ (੧੬) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੪੪੯ ਪੰ. ੧੦

Raag Asa Guru Ram Das

ਮੇਰੈ ਮਨਿ ਤਨਿ ਨਾਮੁ ਆਧਾਰੁ ਹੈ ਹਉਮੈ ਬਿਖੁ ਜਾਲੀ ॥

Maerai Man Than Naam Aadhhaar Hai Houmai Bikh Jaalee ||

The Naam, the Name of the Lord, is the Support of my mind and body; I have burnt away the poison of ego.

ਆਸਾ (ਮਃ ੪) ਛੰਤ (੧੬) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੪੪੯ ਪੰ. ੧੧

Raag Asa Guru Ram Das

ਜਨ ਨਾਨਕ ਸਤਿਗੁਰੁ ਮੇਲਿ ਹਰਿ ਹਰਿ ਮਿਲਿਆ ਬਨਵਾਲੀ ॥੨॥

Jan Naanak Sathigur Mael Har Har Miliaa Banavaalee ||2||

O True Guru, unite me with the Lord, unite me with the Lord, adorned with garlands of flowers. ||2||

ਆਸਾ (ਮਃ ੪) ਛੰਤ (੧੬) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੪੪੯ ਪੰ. ੧੧

Raag Asa Guru Ram Das

ਗੁਰਮੁਖਿ ਪਿਆਰੇ ਆਇ ਮਿਲੁ ਮੈ ਚਿਰੀ ਵਿਛੁੰਨੇ ਰਾਮ ਰਾਜੇ ॥

Guramukh Piaarae Aae Mil Mai Chiree Vishhunnae Raam Raajae ||

O my Love, come and meet me as Gurmukh; I have been separated from You for so long, Lord King.

ਆਸਾ (ਮਃ ੪) ਛੰਤ (੧੬) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੪੪੯ ਪੰ. ੧੨

Raag Asa Guru Ram Das

ਮੇਰਾ ਮਨੁ ਤਨੁ ਬਹੁਤੁ ਬੈਰਾਗਿਆ ਹਰਿ ਨੈਣ ਰਸਿ ਭਿੰਨੇ ॥

Maeraa Man Than Bahuth Bairaagiaa Har Nain Ras Bhinnae ||

My mind and body are sad; my eyes are wet with the Lord's sublime essence.

ਆਸਾ (ਮਃ ੪) ਛੰਤ (੧੬) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੪੪੯ ਪੰ. ੧੨

Raag Asa Guru Ram Das

ਮੈ ਹਰਿ ਪ੍ਰਭੁ ਪਿਆਰਾ ਦਸਿ ਗੁਰੁ ਮਿਲਿ ਹਰਿ ਮਨੁ ਮੰਨੇ ॥

Mai Har Prabh Piaaraa Dhas Gur Mil Har Man Mannae ||

Show me my Lord God, my Love, O Guru; meeting the Lord, my mind is pleased.

ਆਸਾ (ਮਃ ੪) ਛੰਤ (੧੬) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੪੪੯ ਪੰ. ੧੩

Raag Asa Guru Ram Das

ਹਉ ਮੂਰਖੁ ਕਾਰੈ ਲਾਈਆ ਨਾਨਕ ਹਰਿ ਕੰਮੇ ॥੩॥

Ho Moorakh Kaarai Laaeaaa Naanak Har Kanmae ||3||

I am just a fool, O Nanak, but the Lord has appointed me to perform His service. ||3||

ਆਸਾ (ਮਃ ੪) ਛੰਤ (੧੬) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੪੪੯ ਪੰ. ੧੩

Raag Asa Guru Ram Das

ਗੁਰ ਅੰਮ੍ਰਿਤ ਭਿੰਨੀ ਦੇਹੁਰੀ ਅੰਮ੍ਰਿਤੁ ਬੁਰਕੇ ਰਾਮ ਰਾਜੇ ॥

Gur Anmrith Bhinnee Dhaehuree Anmrith Burakae Raam Raajae ||

The Guru's body is drenched with Ambrosial Nectar; He sprinkles it upon me, O Lord King.

ਆਸਾ (ਮਃ ੪) ਛੰਤ (੧੬) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੪੪੯ ਪੰ. ੧੪

Raag Asa Guru Ram Das

ਜਿਨਾ ਗੁਰਬਾਣੀ ਮਨਿ ਭਾਈਆ ਅੰਮ੍ਰਿਤਿ ਛਕਿ ਛਕੇ ॥

Jinaa Gurabaanee Man Bhaaeaa Anmrith Shhak Shhakae ||

Those whose minds are pleased with the Word of the Guru's Bani, drink in the Ambrosial Nectar again and again.

ਆਸਾ (ਮਃ ੪) ਛੰਤ (੧੬) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੪੪੯ ਪੰ. ੧੪

Raag Asa Guru Ram Das

ਗੁਰ ਤੁਠੈ ਹਰਿ ਪਾਇਆ ਚੁਕੇ ਧਕ ਧਕੇ ॥

Gur Thuthai Har Paaeiaa Chookae Dhhak Dhhakae ||

As the Guru is pleased, the Lord is obtained, and you shall not be pushed around any more.

ਆਸਾ (ਮਃ ੪) ਛੰਤ (੧੬) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੪੪੯ ਪੰ. ੧੫

Raag Asa Guru Ram Das

ਹਰਿ ਜਨੁ ਹਰਿ ਹਰਿ ਹੋਇਆ ਨਾਨਕੁ ਹਰਿ ਇਕੇ ॥੪॥੯॥੧੬॥

Har Jan Har Har Hoeiaa Naanak Har Eikae ||4||9||16||

The Lord's humble servant becomes the Lord, Har, Har; O Nanak, the Lord and His servant are one and the same. ||4||9||16||

ਆਸਾ (ਮਃ ੪) ਛੰਤ (੧੬) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੪੪੯ ਪੰ. ੧੫

Raag Asa Guru Ram Das

ਆਸਾ ਮਹਲਾ ੪ ॥

Aasaa Mehalaa 4 ||

Aasaa, Fourth Mehl:

ਆਸਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੪੪੯

ਹਰਿ ਅੰਮ੍ਰਿਤ ਭਗਤਿ ਭੰਡਾਰ ਹੈ ਗੁਰ ਸਤਿਗੁਰ ਪਾਸੇ ਰਾਮ ਰਾਜੇ ॥

Har Anmrith Bhagath Bhanddaar Hai Gur Sathigur Paasae Raam Raajae ||

The treasure of Ambrosial Nectar the Lord's devotional service is found through the Guru, the True Guru, O Lord King.

ਆਸਾ (ਮਃ ੪) ਛੰਤ (੧੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੪੯ ਪੰ. ੧੬

Raag Asa Guru Ram Das

ਗੁਰੁ ਸਤਿਗੁਰੁ ਸਚਾ ਸਾਹੁ ਹੈ ਸਿਖ ਦੇਇ ਹਰਿ ਰਾਸੇ ॥

Gur Sathigur Sachaa Saahu Hai Sikh Dhaee Har Raasae ||

The Guru, the True Guru, is the True Banker, who gives to His Sikh the capital of the Lord.

ਆਸਾ (ਮਃ ੪) ਛੰਤ (੧੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੪੪੯ ਪੰ. ੧੭

Raag Asa Guru Ram Das

ਧਨੁ ਧੰਨੁ ਵਣਜਾਰਾ ਵਣਜੁ ਹੈ ਗੁਰੁ ਸਾਹੁ ਸਾਬਾਸੇ ॥

Dhhan Dhhan Vanajaaraa Vanaj Hai Gur Saahu Saabaasae ||

Blessed, blessed is the trader and the trade; how wonderful is the Banker, the Guru!

ਆਸਾ (ਮਃ ੪) ਛੰਤ (੧੭) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੪੪੯ ਪੰ. ੧੭

Raag Asa Guru Ram Das

ਜਨੁ ਨਾਨਕੁ ਗੁਰੁ ਤਿਨੀ ਪਾਇਆ ਜਿਨ ਧੁਰਿ ਲਿਖਤੁ ਲਿਲਾਟਿ ਲਿਖਾਸੇ ॥੧॥

Jan Naanak Gur Thinhee Paaeiaa Jin Dhur Likhath Lilaatt Likhaasae ||1||

O servant Nanak, they alone obtain the Guru, who have such pre-ordained destiny written upon their foreheads. ||1||

ਆਸਾ (ਮਃ ੪) ਛੰਤ (੧੭) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੪੪੯ ਪੰ. ੧੮

Raag Asa Guru Ram Das

ਸਚੁ ਸਾਹੁ ਹਮਾਰਾ ਤੂੰ ਧਣੀ ਸਭੁ ਜਗਤੁ ਵਣਜਾਰਾ ਰਾਮ ਰਾਜੇ ॥

Sach Saahu Hamaaraa Thoon Dhhanee Sabh Jagath Vanajaaraa Raam Raajae ||

You are my True Banker, O Lord; the whole world is Your trader, O Lord King.

ਆਸਾ (ਮਃ ੪) ਛੰਤ (੧੭) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੪੪੯ ਪੰ. ੧੮

Raag Asa Guru Ram Das

ਸਭ ਭਾਂਡੇ ਤੁਧੈ ਸਾਜਿਆ ਵਿਚਿ ਵਸਤੁ ਹਰਿ ਥਾਰਾ ॥

Sabh Bhaanddae Thudhhai Saajiaa Vich Vasath Har Thhaaraa ||

You fashioned all vessels, O Lord, and that which dwells within is also Yours.

ਆਸਾ (ਮਃ ੪) ਛੰਤ (੧੭) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੪੪੯ ਪੰ. ੧੯

Raag Asa Guru Ram Das

ਜੋ ਪਾਵਹਿ ਭਾਂਡੇ ਵਿਚਿ ਵਸਤੁ ਸਾ ਨਿਕਲੈ ਕਿਆ ਕੋਈ ਕਰੇ ਵੇਚਾਰਾ ॥

Jo Paavehi Bhaanddae Vich Vasath Saa Nikalai Kiaa Koe Karae Vaechaaraa ||

Whatever You place in that vessel, that alone comes out again. What can the poor creatures do?

ਆਸਾ (ਮਃ ੪) ਛੰਤ (੧੭) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੪੪੯ ਪੰ. ੧੯

Raag Asa Guru Ram Das